

Sri Guru Granth Sahib

Displaying 800 of

ਕਾਇਆ ਨਗਰ ਮਹਿ ਰਾਮ ਰਸੁ ਉਤਮੁ ਕਿਉ ਪਾਈਐ ਉਪਦੇਸੁ ਜਨ ਕਰਹੁ ॥

Kaaeiaa Nagar Mehi Raam Ras Ootham Kio Paaeeai Oupadhaes Jan Karahu ||

Within the body-village is the Lord's supreme, sublime essence. How can I obtain it? Teach me, O humble Saints.

ਬਿਲਾਵਲੁ (ਮਃ ੪) (੪) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੮੦੦ ਪੰ. ੧

Raag Bilaaval Guru Ram Das

ਸਤਿਗੁਰੁ ਸੇਵਿ ਸਫਲ ਹਰਿ ਦਰਸਨੁ ਮਿਲਿ ਅੰਮ੍ਰਿਤੁ ਹਰਿ ਰਸੁ ਪੀਅਹੁ ॥੨॥

Sathigur Saev Safal Har Dharasan Mil Anmrith Har Ras Peeahu ||2||

Serving the True Guru, you shall obtain the Fruitful Vision of the Lord's Darshan; meeting Him, drink in the ambrosial essence of the Lord's Nectar. ||2||

ਬਿਲਾਵਲੁ (ਮਃ ੪) (੪) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੮੦੦ ਪੰ. ੨

Raag Bilaaval Guru Ram Das

ਹਰਿ ਹਰਿ ਨਾਮੁ ਅੰਮ੍ਰਿਤੁ ਹਰਿ ਮੀਠਾ ਹਰਿ ਸੰਤਹੁ ਚਾਖਿ ਦਿਖਹੁ ॥

Har Har Naam Anmrith Har Meethaa Har Santhahu Chaakh Dhikhahu ||

The Ambrosial Name of the Lord, Har, Har, is so sweet; O Saints of the Lord, taste it, and see.

ਬਿਲਾਵਲੁ (ਮਃ ੪) (੪) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੮੦੦ ਪੰ. ੨

Raag Bilaaval Guru Ram Das

ਗੁਰਮਤਿ ਹਰਿ ਰਸੁ ਮੀਠਾ ਲਾਗਾ ਤਿਨ ਬਿਸਰੇ ਸਭਿ ਬਿਖ ਰਸਹੁ ॥੩॥

Guramath Har Ras Meethaa Laagaa Thin Bisarae Sabh Bikh Rasahu ||3||

Under Guru's Instruction, the Lord's essence seems so sweet; through it, all corrupt sensual pleasures are forgotten. ||3||

ਬਿਲਾਵਲੁ (ਮਃ ੪) (੪) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੮੦੦ ਪੰ. ੩

Raag Bilaaval Guru Ram Das

ਰਾਮ ਨਾਮੁ ਰਸੁ ਰਾਮ ਰਸਾਇਣੁ ਹਰਿ ਸੇਵਹੁ ਸੰਤ ਜਨਹੁ ॥

Raam Naam Ras Raam Rasaaein Har Saevahu Santh Janahu ||

The Name of the Lord is the medicine to cure all diseases; so serve the Lord, O humble Saints.

ਬਿਲਾਵਲੁ (ਮਃ ੪) (੪) ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੮੦੦ ਪੰ. ੪

Raag Bilaaval Guru Ram Das

ਚਾਰਿ ਪਦਾਰਥ ਚਾਰੇ ਪਾਏ ਗੁਰਮਤਿ ਨਾਨਕ ਹਰਿ ਭਜਹੁ ॥੪॥੪॥

Chaar Padhaarathh Chaarae Paaeae Guramath Naanak Har Bhajahu ||4||4||

The four great blessings are obtained, O Nanak, by vibrating upon the Lord, under Guru's Instruction.
||4||4||

ਬਿਲਾਵਲੁ (ਮਃ ੪) (੪) ੪:੨ - ਗੁਰੂ ਗ੍ਰੰਥ ਸਾਹਿਬ: ਅੰਗ ੮੦੦ ਪੰ. ੪
Raag Bilaaval Guru Ram Das

ਬਿਲਾਵਲੁ ਮਹਲਾ ੪ ॥

Bilaaval Mehalaa 4 ||

Bilaaval, Fourth Mehl:

ਬਿਲਾਵਲੁ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੮੦੦

ਖੜੀ ਬ੍ਰਾਹਮਣੁ ਸੁਦੁ ਵੈਸੁ ਕੋ ਜਾਪੈ ਹਰਿ ਮੰਤ੍ਰੁ ਜਪੈਨੀ ॥

Khathree Braahaman Soodh Vais Ko Jaapai Har Manthra Japainee ||

Anyone from any class - Kh'shaatriya Brahman, Soodra or Vaishya - can chant, and meditate on the Mantra of the Lord's Name.

ਬਿਲਾਵਲੁ (ਮਃ ੪) (੫) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੮੦੦ ਪੰ. ੫
Raag Bilaaval Guru Ram Das

ਗੁਰੁ ਸਤਿਗੁਰੁ ਪਾਰਬ੍ਰਹਮੁ ਕਰਿ ਪੂਜਹੁ ਨਿਤ ਸੇਵਹੁ ਦਿਨਸੁ ਸਭ ਰੈਨੀ ॥੧॥

Gur Sathigur Paarabreham Kar Poojahu Nith Saevahu Dhinas Sabh Raineen ||1||

Worship the Guru, the True Guru, as the Supreme Lord God; serve Him constantly, all day and night.
||1||

ਬਿਲਾਵਲੁ (ਮਃ ੪) (੫) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੮੦੦ ਪੰ. ੫
Raag Bilaaval Guru Ram Das

ਹਰਿ ਜਨ ਦੇਖਹੁ ਸਤਿਗੁਰੁ ਨੈਨੀ ॥

Har Jan Dhaekhahu Sathigur Nainee ||

O humble servants of the Lord, behold the True Guru with your eyes.

ਬਿਲਾਵਲੁ (ਮਃ ੪) (੫) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੮੦੦ ਪੰ. ੬
Raag Bilaaval Guru Ram Das

ਜੋ ਇਛਹੁ ਸੋਈ ਫਲੁ ਪਾਵਹੁ ਹਰਿ ਬੋਲਹੁ ਗੁਰਮਤਿ ਬੈਨੀ ॥੧॥ ਰਹਾਉ ॥

Jo Eishhahu Soee Fal Paavahu Har Bolahu Guramath Baineen ||1|| Rehaao ||

Whatever you wish for, you shall receive, chanting the Word of the Lord's Name, under Guru's Instruction. ||1||Pause||

ਬਿਲਾਵਲੁ (ਮਃ ੪) (੫) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੮੦੦ ਪੰ. ੬
Raag Bilaaval Guru Ram Das

ਅਨਿਕ ਉਪਾਵ ਚਿਤਵੀਅਹਿ ਬਹੁਤੇਰੇ ਸਾ ਹੋਵੈ ਜਿ ਬਾਤ ਹੋਵੈਨੀ ॥

Anik Oupaav Chithaveeahi Bahuthaerae Saa Hovai J Baath Hovainee ||

People think of many and various efforts, but that alone happens, which is to happen.

ਬਿਲਾਵਲੁ (ਮਃ ੪) (੫) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੮੦੦ ਪੰ. ੭

Raag Bilaaval Guru Ram Das

ਅਪਨਾ ਭਲਾ ਸਭੁ ਕੋਈ ਬਾਛੈ ਸੋ ਕਰੇ ਜਿ ਮੇਰੈ ਚਿਤਿ ਨ ਚਿਤੈਨੀ ॥੨॥

Apanaa Bhalaa Sabh Koe Baashhai So Karae J Maerai Chith N Chithainee ||2||

All beings seek goodness for themselves, but what the Lord does - that may not be what we think and expect. ||2||

ਬਿਲਾਵਲੁ (ਮਃ ੪) (੫) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੮੦੦ ਪੰ. ੮

Raag Bilaaval Guru Ram Das

ਮਨ ਕੀ ਮਤਿ ਤਿਆਗਹੁ ਹਰਿ ਜਨ ਏਹਾ ਬਾਤ ਕਠੈਨੀ ॥

Man Kee Math Thiaagahu Har Jan Eaehaa Baath Kathainee ||

So renounce the clever intellect of your mind, O humble servants of the Lord, no matter how hard this may be.

ਬਿਲਾਵਲੁ (ਮਃ ੪) (੫) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੮੦੦ ਪੰ. ੮

Raag Bilaaval Guru Ram Das

ਅਨਦਿਨੁ ਹਰਿ ਹਰਿ ਨਾਮੁ ਧਿਆਵਹੁ ਗੁਰ ਸਤਿਗੁਰ ਕੀ ਮਤਿ ਲੈਨੀ ॥੩॥

Anadhin Har Har Naam Dhhiaavahu Gur Sathigur Kee Math Lainee ||3||

Night and day, meditate on the Naam, the Name of the Lord, Har, Har; accept the wisdom of the Guru, the True Guru. ||3||

ਬਿਲਾਵਲੁ (ਮਃ ੪) (੫) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੮੦੦ ਪੰ. ੯

Raag Bilaaval Guru Ram Das

ਮਤਿ ਸੁਮਤਿ ਤੇਰੈ ਵਸਿ ਸੁਆਮੀ ਹਮ ਜੰਤ ਤੂ ਪੁਰਖੁ ਜੰਤੈਨੀ ॥

Math Sumath Thaerai Vas Suaamee Ham Janth Thoo Purakh Janthainee ||

Wisdom, balanced wisdom is in Your power, O Lord and Master; I am the instrument, and You are the player, O Primal Lord.

ਬਿਲਾਵਲੁ (ਮਃ ੪) (੫) ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੮੦੦ ਪੰ. ੧੦

Raag Bilaaval Guru Ram Das

ਜਨ ਨਾਨਕ ਕੇ ਪ੍ਰਭ ਕਰਤੇ ਸੁਆਮੀ ਜਿਉ ਭਾਵੈ ਤਿਵੈ ਬੁਲੈਨੀ ॥੪॥੫॥

Jan Naanak Kae Prabh Karathae Suaamee Jio Bhaavai Thivai Bulainee ||4||5||

O God, O Creator, Lord and Master of servant Nanak, as You wish, so do I speak. ||4||5||

ਬਿਲਾਵਲੁ (ਮਃ ੪) (੫) ੪:੨ - ਗੁਰੂ ਗ੍ਰੰਥ ਸਾਹਿਬ: ਅੰਗ ੮੦੦ ਪੰ. ੧੦

Raag Bilaaval Guru Ram Das

ਬਿਲਾਵਲੁ ਮਹਲਾ ੪ ॥

Bilaaval Mehalaa 4 ||

Bilaaval, Fourth Mehl:

ਬਿਲਾਵਲੁ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੮੦੦

ਅਨਦ ਮੂਲੁ ਧਿਆਇਓ ਪੁਰਖੋਤਮੁ ਅਨਦਿਨੁ ਅਨਦ ਅਨੰਦੇ ॥

Anadh Mool Dhhiaaeiou Purakhotham Anadhin Anadh Anandhae ||

I meditate on the source of bliss, the Sublime Primal Being; night and day, I am in ecstasy and bliss.

ਬਿਲਾਵਲੁ (ਮਃ ੪) (੬) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੮੦੦ ਪੰ. ੧੧

Raag Bilaaval Guru Ram Das

ਧਰਮ ਰਾਇ ਕੀ ਕਾਣਿ ਚੁਕਾਈ ਸਭਿ ਚੁਕੇ ਜਮ ਕੇ ਛੰਦੇ ॥੧॥

Dhharam Raae Kee Kaan Chukaaee Sabh Chookae Jam Kae Shhandhae ||1||

The Righteous Judge of Dharma has no power over me; I have cast off all subservience to the Messenger of Death. ||1||

ਬਿਲਾਵਲੁ (ਮਃ ੪) (੬) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੮੦੦ ਪੰ. ੧੨

Raag Bilaaval Guru Ram Das

ਜਪਿ ਮਨ ਹਰਿ ਹਰਿ ਨਾਮੁ ਗੋਬਿੰਦੇ ॥

Jap Man Har Har Naam Guobindhhae ||

Meditate, O mind, on the Naam, the Name of the Lord of the Universe.

ਬਿਲਾਵਲੁ (ਮਃ ੪) (੬) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੮੦੦ ਪੰ. ੧੨

Raag Bilaaval Guru Ram Das

ਵਡਭਾਗੀ ਗੁਰੁ ਸਤਿਗੁਰੁ ਪਾਇਆ ਗੁਣ ਗਾਏ ਪਰਮਾਨੰਦੇ ॥੧॥ ਰਹਾਉ ॥

Vaddabhaagee Gur Sathigur Paaeiaa Gun Gaaeeae Paramaanandhae ||1|| Rehaao ||

By great good fortune, I have found the Guru, the True Guru; I sing the Glorious Praises of the Lord of supreme bliss. ||1||Pause||

ਬਿਲਾਵਲੁ (ਮਃ ੪) (੬) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੮੦੦ ਪੰ. ੧੩

Raag Bilaaval Guru Ram Das

ਸਾਕਤ ਮੂੜ ਮਾਇਆ ਕੇ ਬਧਿਕ ਵਿਚਿ ਮਾਇਆ ਫਿਰਹਿ ਫਿਰੰਦੇ ॥

Saakath Moorr Maaeiaa Kae Badhhik Vich Maaeiaa Firehi Firandhae ||

The foolish faithless cynics are held captive by Maya; in Maya, they continue wandering, wandering around.

ਬਿਲਾਵਲੁ (ਮਃ ੪) (੬) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੮੦੦ ਪੰ. ੧੩

Raag Bilaaval Guru Ram Das

ਤ੍ਰਿਸਨਾ ਜਲਤ ਕਿਰਤ ਕੇ ਬਾਧੇ ਜਿਉ ਤੇਲੀ ਬਲਦ ਭਵੰਦੇ ॥੨॥

Thrisanaa Jalath Kirath Kae Baadhhae Jio Thaelee Baladh Bhavandhae ||2||

Burnt by desire, and bound by the karma of their past actions, they go round and round, like the ox at the mill press. ||2||

ਬਿਲਾਵਲੁ (ਮਃ ੪) (੬) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੮੦੦ ਪੰ. ੧੪

Raag Bilaaval Guru Ram Das

ਗੁਰਮੁਖਿ ਸੇਵ ਲਗੇ ਸੇ ਉਧਰੇ ਵਡਭਾਗੀ ਸੇਵ ਕਰੰਦੇ ॥

Guramukh Saev Lagae Sae Oudhharae Vaddabhaagee Saev Karandhae ||

The Gurmukhs, who focus on serving the Guru, are saved; by great good fortune, they perform service.

ਬਿਲਾਵਲੁ (ਮਃ ੪) (੬) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੮੦੦ ਪੰ. ੧੫

Raag Bilaaval Guru Ram Das

ਜਿਨ ਹਰਿ ਜਪਿਆ ਤਿਨ ਫਲੁ ਪਾਇਆ ਸਭਿ ਤੂਟੇ ਮਾਇਆ ਫੰਦੇ ॥੩॥

Jin Har Japiaa Thin Fal Paaeiaa Sabh Thoothae Maaeiaa Fandhae ||3||

Those who meditate on the Lord obtain the fruits of their rewards, and the bonds of Maya are all broken. ||3||

ਬਿਲਾਵਲੁ (ਮਃ ੪) (੬) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੮੦੦ ਪੰ. ੧੫

Raag Bilaaval Guru Ram Das

ਆਪੇ ਠਾਕੁਰੁ ਆਪੇ ਸੇਵਕੁ ਸਭੁ ਆਪੇ ਆਪਿ ਗੋਵਿੰਦੇ ॥

Aapae Thaakur Aapae Saevak Sabh Aapae Aap Govindhae ||

He Himself is the Lord and Master, and He Himself is the servant. The Lord of the Universe Himself is all by Himself.

ਬਿਲਾਵਲੁ (ਮਃ ੪) (੬) ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੮੦੦ ਪੰ. ੧੬

Raag Bilaaval Guru Ram Das

ਜਨ ਨਾਨਕ ਆਪੇ ਆਪਿ ਸਭੁ ਵਰਤੈ ਜਿਉ ਰਾਖੈ ਤਿਵੈ ਰਹੰਦੇ ॥੪॥੬॥

Jan Naanak Aapae Aap Sabh Varathai Jio Raakhai Thivai Rehandhae ||4||6||

O servant Nanak, He Himself is All-pervading; as He keeps us, we remain. ||4||6||

ਬਿਲਾਵਲੁ (ਮਃ ੪) (੬) ੪:੨ - ਗੁਰੂ ਗ੍ਰੰਥ ਸਾਹਿਬ: ਅੰਗ ੮੦੦ ਪੰ. ੧੬

Raag Bilaaval Guru Ram Das

ੴ ਸਤਿਗੁਰ ਪ੍ਰਸਾਦਿ ॥

Ik Oankaar Sathigur Prasaadh ||

One Universal Creator God. By The Grace Of The True Guru:

ਬਿਲਾਵਲੁ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੮੦੦

ਰਾਗੁ ਬਿਲਾਵਲੁ ਮਹਲਾ ੪ ਪੜਤਾਲ ਘਰੁ ੧੩ ॥

Raag Bilaaval Mehalaa 4 Parrathaal Ghar 13 ||

Raag Bilaaval, Fourth Mehl, Partaal, Thirteenth House:

ਬਿਲਾਵਲੁ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੮੦੦

ਬੋਲਹੁ ਭਈਆ ਰਾਮ ਨਾਮੁ ਪਤਿਤ ਪਾਵਨੋ ॥

Bolahu Bheaaa Raam Naam Pathith Paavano ||

O Siblings of Destiny, chant the Name of the Lord, the Purifier of sinners.

ਬਿਲਾਵਲੁ (ਮਃ ੪) (੭) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੮੦੦ ਪੰ. ੧੯

Raag Bilaaval Guru Ram Das

ਹਰਿ ਸੰਤ ਭਗਤ ਤਾਰਨੋ ॥

Har Santh Bhagath Thaarano ॥

The Lord emancipates his Saints and devotees.

ਬਿਲਾਵਲੁ (ਮਃ ੪) (੭) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੮੦੦ ਪੰ. ੧੯

Raag Bilaaval Guru Ram Das